

ਸਿਟੀ ਆਫ ਬ੍ਰੈਂਪਟਨ ਨੇ 2020 ਦੀ ਟਰਮ ਆਫ ਕਾਉਂਸਿਲ ਦੀਆਂ ਝਲਕੀਆਂ ਰਿਲੀਜ਼ ਕੀਤੀਆਂ ਅਤੇ ਕਾਉਂਸਿਲ ਨੇ 2021-2022 ਲਈ 16 ਮੁੱਖ ਤਰਜੀਹਾਂ ਤੇ ਤੀਬਰ ਫੋਕਸ ਨੂੰ ਪ੍ਰਵਾਨਗੀ ਦਿੱਤੀ

ਬ੍ਰੈਂਪਟਨ, ਓਨਟਾਰੀਓ (28 ਜਨਵਰੀ, 2021) – ਕੱਲ੍ਹ, ਸਿਟੀ ਆਫ ਬ੍ਰੈਂਪਟਨ ਨੇ, ਮਹਾਂਮਾਰੀ ਵਿੱਚ ਪਿਛਲੇ ਸਾਲ ਦੀਆਂ ਮੁੱਖ ਉਪਲਬਧੀਆਂ ਨੂੰ ਉਜਾਗਰ ਕਰਦੇ ਹੋਏ, 2020 ਵਿੱਚ 2018-2022 ਦੀਆਂ ਟਰਮ ਆਫ ਕਾਉਂਸਿਲ ਪ੍ਰਾਇਰਟੀਜ਼ (Term of Council priorities) ਦੇ ਅੱਗੇ ਵਧਣ ਬਾਰੇ ਤਾਜ਼ਾ ਜਾਣਕਾਰੀ ਰਿਲੀਜ਼ ਕੀਤੀ।

ਮੇਅਰ ਅਤੇ ਕਾਉਂਸਿਲ ਦੇ ਮੈਂਬਰਾਂ ਨਾਲ ਕੀਤੇ ਗਏ ਇੰਟਰਵਿਊ, ਸੀਨੀਅਰ ਲੀਡਰਸ਼ਿਪ ਤੋਂ ਲਏ ਗਏ ਫੀਡਬੈਕ ਅਤੇ ਨਵੰਬਰ 2020 ਵਿੱਚ ਕਾਉਂਸਿਲ ਵਰਕਸ਼ਾਪ (Council Workshop) ਵਿੱਚ ਕੀਤੇ ਗਏ ਮਤਦਾਨ ਅਭਿਆਸ ਦੇ ਨਤੀਜੇ ਵਜੋਂ, ਕੱਲ੍ਹ ਕਾਉਂਸਿਲ ਨੇ ਭਾਈਚਾਰੇ ਦੀ ਮਦਦ ਵਾਸਤੇ ਕਾਉਂਸਿਲ ਲਈ ਮੁੱਖ ਤਰਜੀਹਾਂ ਵਜੋਂ, [16 ਪਹਿਲਕਦਮੀਆਂ \(16 initiatives\)](#) (ਪੰਨਾ 162) ਨੂੰ ਪ੍ਰਵਾਨਗੀ ਦਿੱਤੀ। ਤਰਜੀਹਾਂ ਨੂੰ ਦੋ ਸਟ੍ਰੀਮਾਂ ਵਿੱਚ ਵੰਡਿਆ ਗਿਆ ਹੈ: ਇੰਟਰਗਵਰਨਮੈਂਟਲ/ਹਿਮਾਇਤ ਵਾਲੀਆਂ ਤਰਜੀਹਾਂ; ਅਤੇ ਸਿਟੀ ਵੱਲੋਂ ਲਾਜ਼ਮੀ ਕੀਤੀਆਂ/ਨਿਯੰਤਰਿਤ ਕੀਤੀਆਂ ਤਰਜੀਹਾਂ, ਇਹ ਸਾਰੀਆਂ, ਬ੍ਰੈਂਪਟਨ ਦੇ ਸਥਾਪਿਤ ਕਾਰਜਨੀਤੀ ਸਬੰਧੀ ਨਿਰਦੇਸ਼ਾਂ ਦੀ ਹਿਮਾਇਤ ਕਰਨਾ ਜਾਰੀ ਰੱਖਣਗੀਆਂ।

ਕੋਵਿਡ-19 (COVID-19) ਨੇ ਅਜਿਹੀਆਂ ਅਣਪਛਾਤੀਆਂ ਸਥਿਤੀਆਂ ਅਤੇ ਚੁਣੌਤੀਆਂ ਪੈਦਾ ਕੀਤੀਆਂ, ਜਿਹਨਾਂ ਕਾਰਨ ਪ੍ਰੋਗਰਾਮਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ, ਸਟਾਫ਼ ਨੂੰ ਜਲਦੀ ਵਾਲੇ ਉਪਾਅ ਅਪਨਾਉਣੇ ਪਏ। ਇਸਦੇ ਬਾਵਜੂਦ, ਸਿਟੀ ਨੇ ਕੋਵਿਡ-19 ਨੂੰ ਘੱਟ ਕਰਨ ਅਤੇ ਬਹਾਲੀ ਵਿੱਚ ਸੰਤੁਲਨ ਕਾਇਮ ਰੱਖਦੇ ਹੋਏ, ਮੁੱਖ ਖੇਤਰਾਂ ਵਿੱਚ ਅੱਗੇ ਵਧਣਾ ਜਾਰੀ ਰੱਖਿਆ:

ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ (Brampton is a City of Opportunities)

ਸਿਟੀ ਆਫ ਬ੍ਰੈਂਪਟਨ ਨੇ, ਹੇਠਾਂ ਲਿਖੇ ਕੰਮਾਂ ਦੁਆਰਾ ਜਿਓਏਯੋਗਤਾ ਨੂੰ ਬਿਹਤਰ ਬਣਾਉਣਾ ਅਤੇ ਕਾਰੋਬਾਰਾਂ ਨੂੰ ਸਹਿਯੋਗ ਕਰਨਾ ਜਾਰੀ ਰੱਖਿਆ:

- ਛੋਟੇ ਕਾਰੋਬਾਰਾਂ ਨੂੰ ਫੰਡਿੰਗ ਗ੍ਰਾਂਟ ਕਰਨ ਵਜੋਂ 233,000 ਡਾਲਰ ਪ੍ਰਦਾਨ ਕਰਨਾ
- 137 ਆਭਾਸੀ (ਵਰਚੁਅਲ) ਕਾਰਜਕਰਮਾਂ ਅਤੇ ਸੈਮੀਨਾਰਾਂ ਦੁਆਰਾ, 5,000 ਤੋਂ ਵੱਧ ਭਾਗੀਦਾਰਾਂ ਨੂੰ ਸ਼ਾਮਲ ਕਰਨਾ
- ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ (Brampton Entrepreneur Centre) ਦੁਆਰਾ, 38 ਨਵੇਂ ਕਾਰੋਬਾਰ ਪੈਦਾ ਕਰਨ ਅਤੇ 82 ਕਾਰੋਬਾਰਾਂ ਦਾ ਵਿਸਤਾਰ ਕਰਨ ਸਮੇਤ, 1,043 ਕਲਾਈਂਟ ਮਸ਼ਵਰੇ ਪ੍ਰਦਾਨ ਕਰਨਾ
- ਡਾਊਨਟਾਊਨ ਬ੍ਰੈਂਪਟਨ (Downtown Brampton) ਵਿੱਚ, ਆਰਥਿਕ ਮੌਜੂਦਗੀ ਵਿੱਚ ਵਾਧਾ ਕਰਨ ਲਈ, ਇਨੋਵੇਸ਼ਨ ਡਿਸਟ੍ਰਿਕਟ (Innovation District) ਵਿੱਚ ਚਾਰ ਨਵੇਂ ਭਾਈਵਾਲ ਬਣਾਉਣਾ

ਬ੍ਰੈਂਪਟਨ ਮੋਜੈਕ ਹੈ (Brampton is a Mosaic)

ਸਿਟੀ ਨੇ ਹੇਠਾਂ ਲਿਖੇ ਕੰਮਾਂ ਦੁਆਰਾ, ਬ੍ਰੈਂਪਟਨ ਦੀ ਵੰਨ-ਸੁਵੰਨਤਾ ਅਤੇ ਚੈਂਪਿਅਨ ਸ਼ਮੂਲੀਅਤ ਦਾ ਜਸ਼ਨ ਮਨਾਉਣਾ ਜਾਰੀ ਰੱਖਿਆ:

- ਗੈਰ-ਲਾਭ ਸੰਗਠਨਾਂ ਲਈ 48 ਡਿਜੀਟਲ ਪ੍ਰੋਜੈਕਟਾਂ ਦੀ ਹਿਮਾਇਤ ਕਰਦੇ ਹੋਏ, ਐਡਵਾਂਸ ਬ੍ਰੈਂਪਟਨ ਫੰਡ (Advance Brampton Fund) ਵਿੱਚ 435,561 ਡਾਲਰ ਦਾ ਨਿਵੇਸ਼ ਕਰਨਾ

- ਬਲੈਕ ਅਫਰੀਕੀ ਅਤੇ ਕੈਰੇਬੀਅਨ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ ਨੂੰ ਸਥਾਪਤ ਕੀਤਾ। ਨਾਲ ਹੀ, ਕਾਰਜ ਸਥਾਨ ਅਤੇ ਭਾਈਚਾਰੇ ਵਿੱਚ ਰੁਕਾਵਟਾਂ ਨੂੰ ਪਛਾਣ ਕੇ, ਉਹਨਾਂ ਦੂਰ ਕਰਨ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ, 2021 ਵਿੱਚ ਇਕਵਿਟੀ ਆਫਿਸ (Equity Office) ਦੀ ਸ਼ੁਰੂਆਤ ਨੂੰ ਪ੍ਰਵਾਨਗੀ ਦਿੱਤੀ
- 900 ਵਿਅਕਤੀਆਂ ਦੀ ਰਿਕਾਰਡ ਭਾਗੀਦਾਰੀ ਦੇ ਨਾਲ, ਬਲੈਕ ਕਮਿਊਨਿਟੀ (Black Community) ਲਈ ਫਾਇਰ ਸਰਵਿਸਿਜ ਕੈਰੀਅਰ ਜਾਣਕਾਰੀ ਸੈਸ਼ਨ ਦੀ ਮੇਜ਼ਬਾਨੀ ਕਰਨਾ
- ਸੁਰੱਖਿਆ ਅਤੇ ਸ਼ਮੂਲੀਅਤ ਉੱਤੇ ਧਿਆਨ ਕੇਂਦਰਿਤ ਕਰਨ ਦੇ ਨਾਲ, ਸਿਟੀ ਦੇ ਦੋ ਪਾਰਕਾਂ, ਪਰਪਲ ਲਿਲੈਕ ਮੈਮੋਰੀਅਲ ਪਾਰਕ (Purple Lilac Memorial Park) ਅਤੇ ਇਮੈਂਸੀਪੇਸ਼ਨ ਪਾਰਕ (Emancipation Park) ਦਾ ਨਾਮ ਬਦਲਣਾ

ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ (Brampton is a Green City)

ਸਿਟੀ ਨੇ ਹੇਠਾਂ ਲਿਖੇ ਕੰਮਾਂ ਰਾਹੀਂ, ਨਵੀਨਤਾ, ਊਰਜਾ ਸਮਰੱਥਾ, ਪਬਲਿਕ ਟ੍ਰਾਂਜ਼ਿਟ ਅਤੇ ਕੁਦਰਤੀ ਥਾਵਾਂ ਦੀ ਬਹਾਲੀ ਤੇ ਧਿਆਨ ਕੇਂਦਰਿਤ ਕੀਤਾ:

- ਆਪਣੇ ਪਹਿਲੇ ਬੈਕਯਾਰਡ ਗਾਰਡਨ (Backyard Garden) ਪ੍ਰੋਗਰਾਮ ਦੀ ਸ਼ੁਰੂਆਤ ਕਰਨਾ, ਜਿਸ ਵਿੱਚ 6,000 ਲੋਕਾਂ ਨੇ ਹਿੱਸਾ ਲੈ ਕੇ, 10,000 ਪੌਦੇ ਸਬਜ਼ੀਆਂ ਲੋਕਲ ਫੂਡ ਬੈਂਕਾਂ ਨੂੰ ਦਾਨ ਕੀਤੀਆਂ
- ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਲਈ, ਆਪਣਾ ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰਿਡਕਸ਼ਨ ਪਲਾਨ (Community Energy & Emissions Reduction Plan) ਪੇਸ਼ ਕਰਨਾ
- ਟ੍ਰਾਂਜ਼ਿਟ (Transit) ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਫੰਡਿੰਗ ਵਿੱਚ 83.1 ਮਿਲੀਅਨ ਡਾਲਰ; ਅਤੇ ਹੜ੍ਹ ਦੇ ਜੋਖਮ ਘਟਾਉਣ ਨੂੰ ਅੱਗੇ ਵਧਾਉਣ ਲਈ, ਆਪਣੇ ਰਿਵਰਵਾਕ (Riverwalk) ਪ੍ਰੋਜੈਕਟ ਲਈ 38 ਮਿਲੀਅਨ ਡਾਲਰ ਸੁਰੱਖਿਅਤ ਕਰਨਾ
- ਟ੍ਰਾਂਜ਼ਿਟ ਦੀ ਤੀਜੀ ਫੈਸਿਲਿਟੀ ਲਈ ਯੋਜਨਾਵਾਂ ਨੂੰ ਪ੍ਰਵਾਨਗੀ ਦੇਣਾ, ਜੋ ਇੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਟ੍ਰਾਂਜ਼ਿਟ ਦੇਖਭਾਲ ਵਾਲੀ ਅਤੇ ਸਟੋਰੇਜ ਵਾਲੀ ਫੈਸਿਲਿਟੀ ਹੈ

ਬ੍ਰੈਂਪਟਨ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਹੈ (Brampton is a Healthy and Safe City)

ਸਿਟੀ ਨੇ ਹੇਠਾਂ ਲਿਖੇ ਕੰਮਾਂ ਦੁਆਰਾ, ਭਾਈਚਾਰਕ ਸੁਰੱਖਿਆ ਵਿੱਚ ਸੁਧਾਰ ਕਰਨ, ਮਾਨਸਿਕ ਸਿਹਤ ਸਬੰਧੀ ਸਹਾਇਤਾ ਵਿੱਚ ਵਾਧਾ ਕਰਨ ਅਤੇ ਕਿਰਿਆਸ਼ੀਲ ਅਤੇ ਸਿਹਤਮੰਦ ਜੀਵਨਸ਼ੈਲੀ ਵਾਸਤੇ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ:

- ਪੂਰੇ ਬ੍ਰੈਂਪਟਨ ਵਿੱਚ, ਕਮਿਊਨਿਟੀ ਸੇਫਟੀ ਜ਼ੋਨਸ (Community Safety Zones) ਵਿੱਚ 26 ਆਟੋਮੇਟਿਡ ਸਪੀਡ ਐਨਫੋਰਸਮੈਂਟ ਕੈਮਰੇ (Automated Speed Enforcement Cameras) ਇੰਸਟਾਲ ਕਰਨਾ
- ਇਹ ਯਕੀਨੀ ਬਣਾਉਣ ਲਈ ਕਿ ਸਰਦੀ ਦੇ ਮਹੀਨਿਆਂ ਵਿੱਚ, ਨਿਵਾਸੀ ਸੁਰੱਖਿਅਤ ਰੂਪ ਨਾਲ ਕਿਰਿਆਸ਼ੀਲ ਰਹਿ ਸਕਣ, ਚਾਰ ਨਵੇਂ ਆਉਟਡੋਰ ਸਕੇਟਿੰਗ ਰਿੰਕਸ ਖੋਲਣਾ
- ਰੇਕ੍ਰੀਏਸ਼ਨ ਸੈਂਟਰਾਂ, ਪਾਰਕਾਂ ਅਤੇ ਫੀਲਡਸ ਜਿਹੀਆਂ ਫਿਟਨੈਸ ਸਹੂਲਤਾਂ ਦੇ ਵਿਸਤਾਰ ਪੂਰੇ ਕਰਨਾ
- ਪੂਰੇ ਸ਼ਹਿਰ ਵਿੱਚ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਨੂੰ ਵਧਾਉਣ ਲਈ 26 ਕਿ.ਮੀ. ਬਾਈਕ ਲੇਨਾਂ ਦੀ ਉਸਾਰੀ ਕਰਨਾ

ਬ੍ਰੈਂਪਟਨ ਚੰਗੀ ਤਰ੍ਹਾਂ ਸੰਚਾਲਿਤ ਸ਼ਹਿਰ ਹੈ (Brampton is a Well-Run City)

ਸਿਟੀ ਆਫ ਬ੍ਰੈਂਪਟਨ ਨੇ, ਹੇਠਾਂ ਲਿਖੇ ਕੰਮਾਂ ਦੁਆਰਾ, ਮਹਾਂਮਾਰੀ ਦੇ ਦੌਰਾਨ ਸੇਵਾ ਉੱਤਮਤਾ ਅਤੇ ਚੰਗੀ ਤਰ੍ਹਾਂ ਸੰਚਾਲਿਤ ਸਿਟੀ ਬਣਨ ਨੂੰ ਤਰਜੀਹ ਦੇਣਾ ਜਾਰੀ ਰੱਖਿਆ:

- ਨਿਵਾਸੀਆਂ ਨੂੰ ਮੁੱਖ ਸੇਵਾਵਾਂ ਪ੍ਰਦਾਨ ਕਰਦੇ ਹੋਏ, ਰਾਖਵੀਂ ਪੂੰਜੀ ਵਿੱਚ ਰਿਕਾਰਡ ਯੋਗਦਾਨ ਦੇ ਨਾਲ, ਲਗਾਤਾਰ ਤੀਜੇ ਸਾਲ ਟੈਕਸ ਨਾ ਵਧਾਉਣਾ
- ਟ੍ਰਿਪਲ AAA ਕ੍ਰੈਡਿਟ ਰੇਟਿੰਗ ਕਾਇਮ ਰੱਖਣਾ, ਇਹ ਸਭ ਤੋਂ ਵੱਡੀ ਰੇਟਿੰਗ ਹੈ, ਜੋ ਮਿਊਨਿਸਿਪਲਟੀ ਨੂੰ ਠੋਸ ਵਿੱਤੀ ਕੰਮਾਂ ਲਈ ਮਿਲ ਸਕਦੀ ਹੈ
- ਮੋਬੀ ਇੰਸਪੈਕਟ (Mobi Inspect) ਨੂੰ ਜਲਦੀ ਅਪਨਾਉਣਾ, ਜੋ ਫੈਸਿਲਿਟੀਜ਼ ਦੀ ਜਾਂਚ ਕਰਨ ਵਾਲਾ ਇੱਕ ਐਪ ਹੈ
- 34.9 ਮਿਲੀਅਨ ਡਾਲਰ (ਫੇਜ਼ 1 ਸੇਫ ਰੀਸਟਾਰਟ ਪ੍ਰੋਗਰਾਮ), 27.5 ਮਿਲੀਅਨ ਡਾਲਰ (ਫੇਜ਼ 2 ਸੇਫ ਰੀਸਟਾਰਟ ਪ੍ਰੋਗਰਾਮ) ਅਤੇ 0.6 ਮਿਲੀਅਨ ਡਾਲਰ (ਮਿਊਨਿਸਿਪਲ ਟ੍ਰਾਂਜ਼ਿਟ ਐਡਵਾਂਸਡ ਕਲੀਨਿੰਗ ਫੰਡ) ਦੀ ਆਰਥਿਕ ਰਾਹਤ ਲਈ ਹਿਮਾਇਤ ਕਰਨਾ ਅਤੇ ਇਸਨੂੰ ਸੁਰੱਖਿਅਤ ਕਰਨਾ
- ਫੋਰਬਸ (Forbes) ਵੱਲੋਂ ਕੈਨੇਡਾ ਦੇ ਬੈਸਟ ਇੰਪਲਾਇਰਸ (Canada's Best Employers) ਵਿੱਚੋਂ ਇੱਕ ਦੇ ਤੌਰ ਤੇ ਨਾਮਾਕਿਤ ਹੋਣਾ, ਜੋ ਪੂਰੇ ਦੇਸ਼ ਵਿੱਚ 300 ਸਰਬੋਤਮ ਇੰਪਲਾਇਰਸ ਦੀ ਸੂਚੀ ਹੈ

2018-2022 ਦੀਆਂ ਟਰਮ ਆਫ ਕਾਉਂਸਿਲ ਪ੍ਰਾਇਰਟੀਜ਼ ਦੇ ਅੰਦਰ, 2020 ਦੀਆਂ ਝਲਕੀਆਂ ਅਤੇ ਉਪਲਬਧੀਆਂ ਬਾਰੇ ਹੋਰ ਜਾਣਕਾਰੀ ਲਈ, www.brampton.ca/tocp ਤੇ ਜਾਓ।

ਹਵਾਲੇ

“ਮੈਨੂੰ ਸਾਡੀਆਂ ਟਰਮ ਆਫ ਕਾਉਂਸਿਲ ਪ੍ਰਾਇਰਟੀਜ਼ ਦੀਆਂ ਝਲਕੀਆਂ ਅਤੇ ਨਤੀਜੇ ਪੇਸ਼ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜੋ ਅਸੀਂ, 2020 ਵਿੱਚ ਟੀਮ ਵਜੋਂ ਪੂਰੀਆਂ ਕੀਤੀਆਂ ਹਨ। ਮਹਾਂਮਾਰੀ ਦੇ ਨਤੀਜੇ ਵਜੋਂ, ਸਿਟੀ ਦਾ ਤਤਕਾਲੀ ਫੇਕਸ, ਸਾਡੇ ਭਾਈਚਾਰੇ ਦੀ ਸਹਾਇਤਾ ਕਰਨਾ ਸੀ। ਨਾਲ ਹੀ, ਅਸੀਂ ਮੌਜੂਦਾ 51 ਪਹਿਲਕਦਮੀਆਂ ਅਤੇ 22 ਤਰਜੀਹਾਂ ਅਤੇ ਕਾਉਂਸਿਲ ਵੱਲੋਂ ਪ੍ਰਵਾਨ ਕੀਤੀਆਂ 20 ਵਾਧੂ ਪਹਿਲਕਦਮੀਆਂ ਤੇ, ਸਾਡਾ ਮਹੱਤਵਪੂਰਣ ਕੰਮ ਵੀ ਜਾਰੀ ਰੱਖਿਆ। ਹੁਣ ਅਸੀਂ 2021 ਵੱਲ ਵਧ ਰਹੇ ਹਾਂ, 2021-2022 ਲਈ 16 ਤਰਜੀਹਾਂ ਤੇ, ਸਾਡੀ ਕਾਉਂਸਿਲ ਦਾ ਤੀਬਰ ਫੇਕਸ ਯਕੀਨੀ ਬਣਾਉਂਦਾ ਹੈ ਕਿ ਅਸੀਂ ਉਸ ਕੰਮ ਤੇ ਫੇਕਸ ਕਾਇਮ ਰੱਖਦੇ ਹਾਂ, ਜੋ ਸਾਡੇ ਭਾਈਚਾਰੇ ਲਈ ਮਹੱਤਵਪੂਰਣ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“2020 ਵਿੱਚ, ਕੋਵਿਡ-19 ਦੇ ਕਾਰਨ ਅਸੀਂ ਬੇਹੱਦ ਮੁਸ਼ਕਲ ਸਮੇਂ ਦਾ ਸਾਹਮਣਾ ਕੀਤਾ ਹੈ। ਸਿਟੀ ਦੇ ਸਟਾਫ ਨੇ, ਸਾਡੇ ਨਿਵਾਸੀਆਂ, ਕਾਰੋਬਾਰੀਆਂ ਅਤੇ ਭਾਈਚਾਰਕ ਸਮੂਹਾਂ ਦੀ ਸਹਾਇਤਾ ਲਈ, ਬਿਨਾਂ ਥੱਕੇ ਲਗਾਤਾਰ ਕੰਮ ਕੀਤਾ ਹੈ। ਸਾਡੀ ਟੀਮ ਲਗਾਤਾਰ, ਇਸ ਟਰਮ ਆਫ ਕਾਉਂਸਿਲ ਪ੍ਰਾਇਰਟੀਜ਼ ਨੂੰ ਹਾਸਲ ਕਰਨਾ ਜਾਰੀ ਰੱਖਦੇ ਹੋਏ, ਗਲੋਬਲ ਮਹਾਂਮਾਰੀ ਦੇ ਦੌਰਾਨ ਵੀ ਸਿਟੀ ਦੀਆਂ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਦਾਨ ਕਰ ਰਹੀ ਹੈ। ਮੈਨੂੰ ਸਾਡੀ ਟੀਮ ਦੀਆਂ 2020 ਦੀਆਂ ਉਪਲਬਧੀਆਂ ਸਾਂਝੀਆਂ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। ਕਾਉਂਸਿਲ ਦੀ ਮਿਡ-ਟਰਮ ਉਪਲਬਧੀ ਦੇ ਨਤੀਜੇ ਵਜੋਂ, 16 ਮੁੱਖ ਤਰਜੀਹਾਂ, ਸਾਡੇ ਭਾਈਚਾਰੇ ਨੂੰ ਬੇਹੱਦ ਵਧੀਆ ਸੇਵਾ ਪ੍ਰਦਾਨ ਕਰਨ ਦੀ, ਟੀਮ ਬ੍ਰੈਂਪਟਨ ਦੀ ਵਚਨਬੱਧਤਾ ਦਾ ਸਬੂਤ ਹਨ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਚਾਰੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ

[Twitter](https://twitter.com/brampton), [Facebook](https://www.facebook.com/brampton), ਅਤੇ [Instagram](https://www.instagram.com/brampton) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca